



Regd. Office:

Hazi Rattan Link Road, Post Box No. 71, Bathinda-151001
Ph. : 0164-2240163, 2240443, 2211628, Fax: 0164-5003638
Website: www.bcl.ind.in
Email: bcl@mittalgroup.co.in
CIN: L24231PB1976PLC003624

TO

03.02.2021

BSE LIMITED .
FLOOR 25, FEROCZE JEEJEEBHOY TOWERS, DALAL STREET ,
MUMBAI- 400001
(PHONES: 022- 22721233-34 FAX:22722082, 22722037

BSE Scrip Code: 524332

REG: NEWSPAPER COPIES OF NOTICE OF BOARD MEETING PUBLISHED

DEAR SIR,

Please find attached herewith copies of Newspaper Clippings in respect of Notice of Meeting of Board of Directors scheduled to be held on Tuesday, the 09th day of February, 2021 at Registered Office of the Company, inter alia to consider Unaudited Financial Results for Third Quarter / Nine Months ended 31st December, 2020 as published in Desh Sewak and Financial Express.

Kindly take the same on record.

Thanking You,
Yours faithfully
For BCL Industries Limited



Gurinder Makkar
Gurinder Makkar
Company Secretary & Compliance Officer
M.No. F5124

THE INDIAN LINK CHAIN MANUFACTURERS LIMITED
CIN - L28920MH1956PLC009882
Registered Office: Sonawala Bldg.59, 2nd Floor, Samachar Marg, Mumbai- 400023.
Phone: 22661013, Fax: 91-22-22664311
Email: inlinch@hotmail.com
Website: www.inlinch.com

NOTICE

Pursuant to Regulation 47(1)(a) of SEBI (LODR) Regulations, 2015, Notice is hereby given that the meeting of the Board of Directors will be held on Monday, 08th February, 2021 at Ashok Garden CHS, Flat No. 1204, B wing, Tokersai Jivraj Road, Mumbai- 400015 at 12.30 P.M. to consider and approve the Un-audited Financial Result for the quarter ended 31st December, 2020.

The said notice may be accessed on the company's website at www.inlinch.com and may also be accessed on the stock exchange website at www.bseindia.com

For The Indian Link Chain Manufacturers Ltd
Sd/-
Place : Mumbai Anjali Bamoria
Date : 01.02.2021 Compliance Officer

GLANCE FINANCE LIMITED
CIN - L65920MH1994PLC081333
Registered office: 5, Kitab Mahal 192, Dr. D N Road, Fort, Mumbai- 400001.
Phone: (022) 40666676/74,
Fax: 022-40666670
Email: glance@glancefin.com
Website: www.glancefinance.com

NOTICE

Pursuant to Regulation 47(1)(a) of SEBI (LODR) Regulations, 2015, Notice is hereby given that the meeting of the Board of Directors is scheduled to be held on Wednesday, 10th February, 2021 through video conferencing at 11.00 a.m. to consider and to approve the un-audited Financial Result for the quarter ended 31st December, 2020.

The said notice may be accessed on the company's website at www.glancefinance.com and may also be accessed on the stock exchange website at www.bseindia.com

For Glance Finance Limited
Sd/-
Chirag Bhuptani Compliance Officer
Place : Mumbai
Dated : 01.02.2021

SEAMEC LIMITED
CIN : L63032MH1986 PLC154910
Regd. & Corporate Office: A-901-905, 9th Floor, 215 Atrium, Andheri Kurla Road, Andheri (East), Mumbai 400 093, India
Tel. : +91-22-6694 1800
Fax : +91-22-6694 1818
Email : contact@seamec.in

NOTICE is hereby given pursuant to Regulation 29 read with Regulation 47 of the SEBI (Listing Obligation and Disclosure Requirements) Regulations, 2015 that a meeting of the Board of Directors of the Company will be held on Wednesday, the 10th February, 2021 inter alia to consider and approve the Standalone and Consolidated Unaudited Financial Results of the Company for the quarter and nine months period ended 31st December, 2020. The information is also hosted on the Company's website at www.seamec.in and may also be accessed on the websites of the stock exchanges at www.bseindia.com and www.nseindia.com

For SEAMEC LIMITED
S. N. Mohanty
PRESIDENT-Corporate Affairs
Legal and Company Secretary
Place: Mumbai
Date : 2nd February, 2021

TRANSWARRANTY FINANCE LIMITED
CIN : L65920MH1994PLC080220
Regd. Office: 403, Regent Chambers, Nariman Point, Mumbai -400021.
Tel. No: 4001 0900 Fax: 4001 0999
E-mail: companysecretary@transwarranty.com
Website: www.transwarranty.com

NOTICE

NOTICE is hereby given pursuant to Regulation 29 read with Regulation 47 of SEBI (Listing Obligations and Disclosure Requirements) Regulations, 2015 that a meeting of the Board of Directors of the Company will be held on Wednesday, the 10th February, 2021 inter alia to consider and approve the Standalone and Consolidated Unaudited Financial Results of the Company for the quarter and nine months period ended 31st December, 2020. The information is also hosted on the Company's website at www.seamec.in and may also be accessed on the websites of the stock exchanges at www.bseindia.com and www.nseindia.com

IEL LIMITED
(Formerly known as Indian Extractions Limited)
Reg. Off. - Nanavati Mahalaya, 18, Homi Mody Street, Fort, Mumbai - 400001, Maharashtra
Phone: 022-2204 4422, Fax: 022-2204 6024
Website: www.nanavatigroup.com,
E-mail: iel@nanavatigroup.com
CIN - L15140MH1956PLC009720

NOTICE

Pursuant to the Regulation 29 read with Regulation 47 of the SEBI (Listing Obligations and Disclosure Requirements) Regulations, 2015, Notice is hereby given that the meeting of Board of Directors of the Company is scheduled to be held on Saturday, 13th February, 2021 to consider and approve, inter alia, Un-Audited Standalone Financials Results of the Company for the Quarter and Nine months period ended 31st December, 2020.

This information is also available on the website of the Company at www.nanavatigroup.com and on the website of the Stock Exchange where shares of the Company are listed at www.bseindia.com.

For IEL Limited
(Formerly known as Indian Extractions Limited)
SD/-
Roni Champakial Shah
Managing Director
(DIN: 02851806)

Date : February 02, 2021
Place : Mumbai

SINTEX PLASTICS TECHNOLOGY LIMITED
CIN: L74120GJ2015PLC084071
Regd. Office : In the premises of Sintex-BAPL Ltd., Near Seven Gama, Kalol (N.G.) - 382 721.
Ph.: +91-2764-253500, E-mail: share@sintex-plastics.com Website: www.sintexplastics.com

NOTICE

NOTICE is hereby given pursuant to Regulation 29 and 47 of the SEBI (Listing Obligations and Disclosure Requirements) Regulations, 2015, a meeting of the Board of Directors of the Company is scheduled to be held on Wednesday, February 10, 2021, inter alia, to consider and approve the Un-audited Financial Results of the Company (Standalone and Consolidated) for the Third Quarter and Nine Months ended on 31st December, 2020. A copy of the said notice and said Financial Results on approval shall also be available on Company's website at www.sintexplastics.com and also on Stock Exchange's website at www.bseindia.com and www.nseindia.com.

For Sintex Plastics Technology Limited
Manan Bhavsar
Company Secretary
Place: Ahmedabad
Date: 02-02-2021

SINTEX INDUSTRIES LIMITED
CIN: L17110GJ1931PLC000454
Regd. Office : Kalol (N.G.) - 382 721, Dist: Gandhinagar, Gujarat, India.
Ph.: +91-2764-253000, E-mail: share@sintex.co.in, Website: www.sintex.in

NOTICE

NOTICE is hereby given that pursuant to Regulation 29 and 47 of the SEBI (Listing Obligations and Disclosure Requirements) Regulations, 2015, a meeting of the Board of Directors of the Company is scheduled to be held on Thursday, February 11, 2021, inter alia, to consider and approve the Unaudited Financial Results of the Company for the Third Quarter and Nine Months ended 31st December, 2020. A copy of the said notice and Financial Results on approval shall also be available on Company's website at www.sintex.in and also on Stock Exchange's website at www.bseindia.com and www.nseindia.com.

For Sintex Industries Limited
Hitesh T. Mehta
Company Secretary
Place: Kalol (N.G.)
Date: 02-02-2021

PUBLIC NOTICE

Notice is hereby given that the certificate(s) for the under mentioned Equity shares of the Company been lost/misplaced and the holder(s) /purchaser(s) of the said Equity shares have applied to the company to issue duplicate share certificate (s)

Any person who has a claim in respect of the said shares should lodge the same with the company Registered office within 21 days from this date else the company will proceed to issue duplicate certificate(s) to the aforesaid applicants without any further intimation .

Folio No.	Name of Shareholder	No. of Shares	Distinctive Nos. From To	Certificate No.
ES 10694	ANIL M. PALANDE	30	003429781 - 003429810	0008085
ES 10186	SUSHAMA ANIL PALANDE	30	003429751 - 003429780	0008084

Dated : Mumbai
Place : 03.02.2021

THE SUPREME INDUSTRIES LTD.,
612, Raheja Chambers,
Nariman Point, Mumbai - 400 021

Sd/-
SUSHAMA ANIL PALANDE
Name of the Shareholder

MID EAST PORTFOLIO MANAGEMENT LIMITED

CIN:L74140MH1991PLC062925
Regd. Office: 1/203, Vishal Complex, Narsing Lane, S.V. Road, Malad (West), Mumbai - 400 064 Tel: 022 28240444/ 28216736, Email: info@mideastportfolio.com, Website: www.mideastportfolio.com

EXTRACT OF STATEMENT OF UNAUDITED RESULTS FOR THE QUARTER ENDED 31ST DECEMBER, 2020

(Rs. In Lakhs)				
Sr. No.	Particulars	Quarter ended 31/12/2020 (Unaudited)	Quarter ended 31/12/2019 (Unaudited)	Year ended 31/03/2020 (Audited)
1	Total Income from Operations	-	-	14.32
2	Net Profit for the period (before tax and Exceptional items)	(2.28)	(2.38)	0.10
3	Net Profit for the period before tax (after Exceptional items)	(2.28)	(2.38)	0.10
4	Net Profit for the period after tax (after Exceptional items)	(2.28)	(2.38)	0.10
5	Total Comprehensive Income [Comprising Profit/(Loss) after tax and Other Comprehensive Income after tax]	(2.28)	(2.38)	0.13
6	Equity Share Capital	503.00	295.73	300.00
7	Reserves excluding Revaluation Reserve as at Balance Sheet date	N.A.	N.A.	N.A.
8	Earning per share (before extraordinary items)			
	Basic	(0.05)	(0.08)	0.00
	Diluted	(0.05)	(0.08)	0.00

Note:

- The above results have been reviewed by the Audit Committee and approved by the Board of Directors at their meeting held on 2nd February, 2021
- The above is the extract of the detailed format of Quarterly/ Yearly financial results filed with the Stock Exchange under Regulation 33 of the SEBI (Listing and Other Disclosures Requirements) Regulations, 2015. The full format of the Quarterly/ Yearly financial results are available on the Stock Exchange website (www.bseindia.com) and on the Company's website (www.mideastportfolio.com)

Mid East Portfolio Management Limited
Sd/-
Kishor A. Shah
Managing Director
DIN: 00015575
Place: Mumbai
Date : 02/02/2021

Mastek

MASTEK LIMITED

SANMIT INFRA LIMITED

CIN: L70109MH2000PLC288648
Regd: Office Add.- 601, MAKHIJA ROYALE, 6TH FLOOR, S.V. ROAD, Khar (W) Mumbai City MH 400052 E-mail: sanmitinfra@gmail.com
Website: www.sanmitinfra.com, Tel: 022-67429100

CORRIGENDUM**ADDENDUM TO EGM NOTICE DATED 6TH JANUARY, 2021.**

This corrigendum is being issued to the Notice dated 06.01.2021 of the Extraordinary General Meeting scheduled to be held on Monday February 08, 2021 issued by the Company. Please note that there is an inadvertent printing & typographical corrections in the 2nd and 3rd paragraph of the EXPLANATORY STATEMENT given UNDER SECTION 102 OF THE COMPANIES ACT, 2013 on the page No .04 of the said notice. The members are request to read as follows:

The shareholders of the Company at the AGM held on 28th September 2020 passed necessary resolutions for issue and Allotment of 1171750 Equity Shares and 4828250 Warrants of Face Value of Rs 10/- each to the Non-Promoter(S) And Promoter of the Company Respectively on preferential basis.

There were few typographical and printing errors noticed. The company furnished an undertaking to BSE on 21st December 2020 that before listing of shares, the below undertaking and facts to be placed before the members and their approval accordingly be sought for.

This Corrigendum should be read in continuation of and in conjunction with the Notice

All the other content of the Notice will remain unchanged.

You're requested to take the above disclosure on record.

This corrigendum shall be placed before the Shareholders at the Extra Ordinary General Meeting to be held on Monday, February 08, 2021 for ratification by shareholders and is also available on Company's website www.sanmitinfra.com .

For Sanmit Infra Limited
Sd/-
Sanjay K Makhija
Managing Director
DIN:00586770
Place : Mumbai
Date: 02.02.2021

PADMAVATI WIRE AND CABLES PRIVATE LIMITED
Liquidator's Address-702, Janki Centre, Dattaji Salvi Road, Off Veera Desai Road, Andheri West, Mumbai - 400053
Contact: +91 9082156208; Email: irp.pwcp@gmail.com

E -AUCTION UNDER INSOLVENCY AND BANKRUPTCY CODE, 2016

Date and Time of Auction:
20th February 2021 (Saturday) at 11:00 A.M. to 01:00 P.M.
(with unlimited extension of 5 minutes each)

Sale of Assets of PADMAVATI WIRE AND CABLES PRIVATE LIMITED (In Liquidation) under section 35(f) of IBC, 2016 read with Regulation 33 of Liquidation Regulations. E-Auction will be conducted on "AS IS WHERE IS, AS IS WHAT IS, WHATEVER THERE IS AND NO RECOURSE BASIS".
The Sale will be done by undersigned through e-auction service provider M/s E-Procurement Technologies Limited - Auction Tiger via website <https://ncltauction.auctiontiger.net>.

Sr No	Particulars	Area	Reserve price	EMD Amount	Incremental Bid Amount
1	Land and Building located at Gut no. 194, Tansa Farms, Village Nare, Wada-Bhiwandi Road, Taluka Wada, District Thane	20,000 Sq. Ft. (19R 52P)	54,20,000	5,42,000	25,000

Last date for submission of Eligibility Documents : 11th February 2021 (Thursday)
Last date for information sharing, site visit, discussion meeting : 18th February 2021 (Thursday)
Last date for EMD submission : 18th February 2021 (Thursday)
Date and Time of E-auction : 20th February 2021 from 11:00 A.M. to 01:00 P.M.

Note : The detailed Terms & Conditions, E-Auction Bid Document, Declaration & other details of online auction sale are available on <https://ncltauction.auctiontiger.net>

In case of any clarifications, please contact the undersigned at irp.pwcp@gmail.com
Sd/-
CA Amit Gupta
As Liquidator of Padmavati Wires and Cables Private Limited
vide order dated 22nd February 2018
IBBI Registration: IBBI/PA-001/IP-P00016/2016-17/10040
Address: 702, JankiCenter, Dattaji Salvi Road, Off Veera Desai Road, Andheri (West), Mumbai - 400 053
Date: 03rd February 2021
Place : Mumbai
Email : irp.pwcp@gmail.com

BHAIRAV ENTERPRISES LIMITED

CIN : L51909MH1984PLC217692
Regd. Office : Warden House, 340, J.J. Road, Byculla, Mumbai - 400 008.
TEL: (91) 22 2302 7900 | FAX: (91) 22 2307 7231
Website : www.bhairaventerprises.com | Email: cosoc@bhairaventerprises.com

EXTRACT OF UNAUDITED FINANCIAL RESULTS FOR THE QUARTER ENDED 31ST DECEMBER, 2020

(₹. in Lacs except EPS)				
Particulars	Quarter Ended 31/12/2020 (Unaudited)	Quarter Ended 31/12/2019 (Unaudited)	Year Ended 31/03/2020 (Audited)	
Total Income from operations (net)	2.39	0.70	2.78	
Net Profit/(Loss) for the period (before Tax, Exceptional and/or Extra ordinary items)	1.08	(3.38)	(3.90)	
Net Profit/(Loss) for the period before Tax (after Exceptional and/or Extra ordinary items)	1.08	(3.38)	(3.90)	
Net Profit/(Loss) for the period after Tax (after Exceptional and/or Extra ordinary items)	1.08	(3.38)	(3.96)	
Total Comprehensive Income for the period [Comprising Profit/(Loss) for the period (after Tax) and other Comprehensive Income (after tax)]	1.24	(3.38)	(2.94)	
Equity Share Capital	100.00	100.00	100.00	
Reserves - Other Equity (excluding Revaluation Reserve as shown in the Audited Balance Sheet of previous year)			75.07	

Regd. Office: Hazi Rattan Link Road, Post Box No. 71, Bathinda-151001 Ph. : 0164-2240163, 2240443, 2211628, Fax: 0164-5003638 Website: www.bcl.ind.in, Email: info@bcl.ind.in, CIN: L24231PB1976PLC093624

COMPANY NOTICE

Pursuant to Regulation 47 read with Regulation 29 of SEBI(LODR) Regulations, 2015, Notice is hereby given that a Meeting of Board of Directors of the Company is scheduled to be held on Tuesday, the 09th February, 2021, inter-alia to consider the Unaudited Financial Results of the Company for quarter/nine months ended 31st December, 2020. The said Notice is also available on Company's Website www.bcl.ind.in and BSE website www.bseindia.com

For BCL Industries Limited
Sd/-
Sat Narain Goyal (DIN: 00050643)
Place: Bathinda, Date: 02.02.2021

ASIAN STAR COMPANY LIMITED

Registered Office: 114-C, Mittal Court, Nariman Point, Mumbai 400 021.
Email: ld-info@asianstargroup.com, Website: www.asianstargroup.com
Tel No: +91 2262444111, Fax: +91 2222542427
CIN: L36910MH1995PLC086017

NOTICE

Notice is hereby given pursuant to Regulation 29 read with Regulation 47 of SEBI (Listing Obligations & Disclosure Requirements) Regulation 2015, a meeting of the Board of Directors of the Company will be held on Tuesday, February 9, 2021 at 3.00 P.M. through Audio-Visual means as per the notification issued by Ministry of Corporate Affairs, inter alia, to consider and approve the Unaudited Financial Results (Standalone and Consolidated) of the Company for the Third Quarter and Nine Months ended December 31, 2020.

A copy of the Notice is available on the website of the Company at www.asianstargroup.com, and on the website of BSE Ltd. at www.bseindia.com

By order of the Board
For Asian Star Company Limited
Sd/-
Sujata Nadgouda
Company Secretary
Date : February 2, 2021
Place : Mumbai

LYNX MACHINERY AND COMMERCIALS LIMITED

CIN: L29299MH1960PLC011870
Regd Office: Warden House, 340 J.J.Road Byculla, Mumbai - 400 008
Tel: (91) (22) 2302 7900 | Fax: (91) (22) 2307 7231
Website: www.lynxmachinery.com | Email: cosoc@lynxmachinery.com
CO. CODE : 505320

EXTRACT OF STATEMENT OF RESULTS FOR THE QUARTER ENDED DECEMBER 31, 2020

(RS in Thousands except EPS)				
Sr. No.	Particulars	Quarter Ended 31/12/2020 Unaudited	Quarter Ended 31/12/2019 Unaudited	Year Ended 31/03/2020 Audited
1	Total Income Total	7	24	1993
2	Profit / (Loss) for the Period before Tax and exceptional items	-1319	-1881	-4155
3	Profit / (Loss) for the Period before Tax (after exceptional items)	-1319	-1881	-4155
4	Profit / (Loss) for the Period after Tax	-1319	-1881	-4155
5	Total Profit / (Loss) after Comprehensive Income (after Tax)	-1216	-1881	-3902
6	Paid-Up Equity Share Capital (Face Value Rs. 10/- Per Share)	6000	6000	6000
7	Reserve - Other Equity (excluding revaluation reserves (as shown in the Audited Balance Sheet of Previous Year)			-354
8	Earning Per Share (EPS) before extraordinary items (of R. 10/- each)			
a)	Basic	(2.20)	(3.14)	(6.93)
b)	Diluted Not Annualised	(2.20)	(3.14)	(6.93)

NOTES:

The above is an extract of the detailed format of quarterly / Year ended Financial Results filed with the Stock exchange under Regulation 33 of the SEBI (Listing and Other Disclosure Requirements) Regulations, 2015. The full format of Quarterly / Year ended Financial Results are available on the BSE website (www.bseindia.com) and on the company's website www.lynxmachinery.com

On behalf of the Board
Sd/-
Pradyumna Jajodia
Director
Place : Mumbai
Date : 01/02/2021

ABHINANDAN ENTERPRISES LIMITED

CIN : L17119MH1984PLC217694
Regd. Office : Warden House, 340, J.J. Road, Byculla, Mumbai - 400 008.
TEL: (91) 22 2302 7900 | FAX: (91) 22 2307 7231
Website: www.abhinandanenterprisesltd.com | Email: cosoc@abhinandanenterprisesltd.com

EXTRACT OF UNAUDITED FINANCIAL RESULTS FOR THE QUARTER ENDED 31ST DECEMBER, 2020

(₹. in Lacs except EPS)				
Particulars	Quarter Ended 31/12/2020 (Unaudited)	Quarter Ended 31/12/2019 (Unaudited)	Year Ended 31/03/2020 (Audited)	
Total Income from operations (net)	1.53	1.51	6.38	
Net Profit/(Loss) for the period (before Tax, Exceptional and/or Extra ordinary items)	(2.36)	(2.64)	(2.07)	
Net Profit/(Loss) for the period before Tax (after Exceptional and/or Extra ordinary items)	(2.36)	(2.64)	(2.07)	
Net Profit/(Loss) for the period after Tax (after Exceptional and/or Extra ordinary items)	(2.36)	(2.64)	(3.13)	
Total Comprehensive Income for the period [Comprising Profit/(Loss) for the period (after Tax) and other Comprehensive Income (after tax)]	(2.31)	(2.64)	(2.09)	
Equity Share Capital	115.50	115.50	115.50	